


ਹੈਵੀ-ਡਿਊਟੀ ਇੰਸਪੈਕਸ਼ਨ ਅਤੇ ਮੋਨਟੇਨੈਂਸ (HD I/M) ਰੈਗੂਲੇਸ਼ਨ: ਵਾਹਨ ਮਾਲਕ ਦੇ ਮੂਲ

ਦਸੰਬਰ 9, 2022

HD I/M ਅਧਿਨਿਯਮ ਕੀ ਹੈ?

- ਇਹ ਭਾਰੀ-ਡਿਊਟੀ ਵਾਹਨਾਂ ਦੇ ਨਿਕਾਸ ਨਿਯੰਤਰਣ ਪ੍ਰਣਾਲੀਆਂ ਦੇ ਸਹੀ ਸੰਚਾਲਨ ਲਈ ਜਾਂਚ ਕਰਨ ਲਈ ਇੱਕ ਨਵਾਂ ਪ੍ਰੋਗਰਾਮ ਹੈ। 14,000 ਪੇਂਡ ਤੋਂ ਵੱਧ ਦੇ ਕੁੱਲ ਵਾਹਨ ਭਾਰ ਰੇਟਿੰਗ ਲਗਭਗ ਸਾਰੇ ਡੀਜ਼ਲ ਅਤੇ ਵਿਕਲਪਕ ਈਥਨ ਵਾਲੇ ਵਾਹਨ, ਨਿੱਜੀ ਵਾਹਨਾਂ ਸਮੇਤ, ਜੋ ਕੈਲੀਫੋਰਨੀਆ ਵਿੱਚ ਕੰਮ ਕਰਦੇ ਹਨ, ਉਹਨਾਂ ਨੂੰ ਪਾਲਣਾ ਕਰਨ ਦੀ ਲੋੜ ਹੋਵੇਗੀ।



ਇੱਕ ਵਾਹਨ ਦੇ ਮਾਲਕ ਵਜੋਂ, ਮੈਨੂੰ 2023 ਵਿੱਚ ਕੀ ਸ਼ੁਰੂ ਕਰਨ ਦੀ ਲੋੜ ਹੈ?

- ਨਿਯਮਿਤ ਤੌਰ ਤੇ ਨਿਯਤ ਰੱਖ-ਰਖਾਅ ਨੂੰ ਇਹ ਯਕੀਨੀ ਬਣਾਉਣ ਲਈ ਜਾਰੀ ਰੱਖੋ ਕਿ ਤੁਹਾਡੇ ਵਾਹਨ ਦੇ ਨਿਕਾਸ ਨਿਯੰਤਰਣ ਸਹੀ ਸੰਚਾਲਨ ਸਥਿਤੀ ਵਿੱਚ ਬਣੇ ਰਹਿਣ। ਜਿੰਨੀ ਜਲਦੀ ਹੋ ਸਕੇ ਕਿਸੇ ਵੀ ਨਿਕਾਸੀ ਨਿਯੰਤਰਣ ਪ੍ਰਣਾਲੀਆਂ ਦੀਆਂ ਸਮੱਸਿਆਵਾਂ ਦੀ ਮੁਰੰਮਤ ਕਰੋ।
- ਜੇਕਰ ਤੁਹਾਨੂੰ ਕੈਲੀਫੋਰਨੀਆ ਏਅਰ ਰਿਸੋਰਸਜ਼ ਬੋਰਡ (California Air Resources Board, CARB) ਤੋਂ ਕਿਸੇ ਸੰਭਾਵੀ ਉੱਚ-ਨਿਕਾਸੀ ਵਾਲੇ ਵਾਹਨ ਦੇ ਕਾਰਨ ਟੈਸਟਿੰਗ ਲਈ ਸਪੁਰਦ ਕਰਨ ਦਾ ਨੋਟਿਸ ਮਿਲਦਾ ਹੈ, ਤਾਂ 30 ਦਿਨਾਂ ਦੇ ਅੰਦਰ CARB ਨੂੰ ਪਾਸ ਕਰਨ ਦਾ ਅਨੁਸਰਨ ਟੈਸਟ ਜਮ੍ਹਾਂ ਕਰੋ।
- ਜੇਕਰ ਤੁਹਾਡੇ ਕੋਲ [ਪੀਰੀਅਡਿਕ ਸਮੇਕ ਇੰਸਪੈਕਸ਼ਨ ਪ੍ਰੋਗਰਾਮ \(Periodic Smoke Inspection Program, PSIP\)](#) ਦੇ ਅਧੀਨ ਵਾਹਨ ਹਨ, ਤਾਂ ਸਾਲਾਨਾ ਨਿਰੀਖਣ (ਯੁੰਏਂ ਦੀ ਪੁੰਦਲੀ ਜਾਂ ਵਿਕਲਪਿਕ OBD) ਅਤੇ ਰਿਕਾਰਡ ਰੱਖਣਾ ਜਾਰੀ ਰੱਖੋ।

- ਪ੍ਰੋਗਰਾਮ ਦੀਆਂ ਘੋਸ਼ਣਾਵਾਂ ਪ੍ਰਾਪਤ ਕਰਨ ਲਈ [HD I/M ਈਮੇਲ ਸੂਚਨਾਵਾਂ](#) ਲਈ ਸਬਸਕ੍ਰਾਈਬ ਕਰੋ। CARB ਜੁਲਾਈ 2023 ਵਿੱਚ ਭਵਿੱਖ ਦੀਆਂ HD I/M ਲੋੜਾਂ ਬਾਰੇ ਹੋਰ ਜਾਣਕਾਰੀ ਪੇਸ਼ ਕਰੇਗਾ।

HD I/M ਅਨੁਸਰਨ ਟੈਸਟਿੰਗ ਕੌਣ ਕਰ ਸਕਦਾ ਹੈ?

- ਸਿਰਫ਼ ਉਹ ਵਿਅਕਤੀ ਜਿਨ੍ਹਾਂ ਨੇ CARB ਦਾ HD I/M ਟੈਸਟਰ ਸਿਖਲਾਈ ਕੋਰਸ ਪੂਰਾ ਕੀਤਾ ਹੈ।
- HD I/M ਟੈਸਟਰ ਸਿਖਲਾਈ ਬਾਰੇ ਜਾਣਕਾਰੀ ਵਾਲੀ ਇੱਕ ਤੱਥ ਸ਼ੀਟ, ਮਾਲਕ ਦੀਆਂ ਜ਼ਿੰਮੇਵਾਰੀਆਂ ਅਤੇ ਪ੍ਰੋਗਰਾਮ ਦੀਆਂ ਜ਼ਰੂਰਤਾਂ ਦਾ ਵੇਰਵਾ ਦੇਣ ਵਾਲੀਆਂ ਹੋਰ ਪ੍ਰੋਗਰਾਮ ਤੱਥ ਸ਼ੀਟਾਂ ਦੇ ਨਾਲ, [HD I/M ਤੱਥ ਸ਼ੀਟਾਂ | ਕੈਲੀਫੋਰਨੀਆ ਏਅਰ ਰਿਸੋਰਸਜ਼ ਬੋਰਡ \(California Air Resources Board\)](#) ਤੇ ਲੱਭੀ ਜਾ ਸਕਦੀ ਹੈ।

ਮੈਨੂੰ ਹੋਰ ਵਿਸਤ੍ਰਿਤ ਜਾਣਕਾਰੀ ਕਿਵੇਂ ਮਿਲੇਗੀ?

- ਕਿਰਪਾ ਕਰਕੇ CARB ਦੇ HD I/M ਪ੍ਰੋਗਰਾਮ ਵੈੱਬਪੇਜ ਤੇ <https://ww2.arb.ca.gov/our-work/programs/heavy-duty-inspection-and-maintenance-program> ਤੇ ਜਾਓ।